



ਸਿਟੀ ਨੇ ਨਿਵਾਸੀਆਂ ਅਤੇ ਕਾਰੋਬਾਰੀਆਂ ਨੂੰ, 19 ਅਗਸਤ ਤੱਕ ਟੈਕਸਾਂ ਭੁਗਤਾਨਾਂ ਤੇ ਸਾਰੇ ਜੁਰਮਾਨਿਆਂ ਤੋਂ ਦਿੱਤੀ ਛੋਟ ਜਾਰੀ ਰੱਖੀ ਹੈ

ਬ੍ਰੈਂਪਟਨ, ਓਨਟਾਰੀਓ (4 ਮਈ, 2020) – ਸਿਟੀ ਆਫ ਬ੍ਰੈਂਪਟਨ, ਨਿਵਾਸੀਆਂ ਅਤੇ ਕਾਰੋਬਾਰੀਆਂ ਲਈ, 18 ਮਾਰਚ ਤੋਂ 19 ਅਗਸਤ, 2020 ਤੱਕ, ਪੰਜ ਮਹੀਨਿਆਂ ਦੀ ਮਿਆਦ ਲਈ, ਟੈਕਸ ਭੁਗਤਾਨਾਂ ਤੇ ਵਿਆਜ ਅਤੇ ਲੇਟ ਫੀਸ ਤੋਂ ਛੋਟ ਨੂੰ ਜਾਰੀ ਰੱਖ ਰਹੀ ਹੈ। ਇਹ ਉਸ ਇੰਟਰਿਮ ਟੈਕਸ ਬਿਲ (Interim Tax Bill) ਲਈ ਹੈ, ਜੋ ਜਨਵਰੀ ਵਿੱਚ ਡਾਕ ਰਾਹੀਂ ਭੇਜਿਆ ਗਿਆ ਸੀ।

ਭੁਗਤਾਨ ਸਥਗਿਤ ਕਰਨ ਦਾ ਇਹ ਪ੍ਰੋਗਰਾਮ, COVID-19 ਨੂੰ ਫੈਲਣ ਤੋਂ ਰੋਕਣ ਲਈ, 21 ਮਾਰਚ ਨੂੰ ਪੇਸ਼ ਕੀਤਾ ਗਿਆ ਸੀ।

ਜਿਹਨਾਂ ਲੋਕਾਂ ਨੇ ਪ੍ਰੀ-ਅਥਾਰਾਈਜ਼ਡ ਟੈਕਸ ਭੁਗਤਾਨ ਰੱਦ ਕਰਨ ਲਈ, ਅਜੇ ਤੱਕ ਸਿਟੀ ਨੂੰ ਸੰਪਰਕ ਨਹੀਂ ਕੀਤਾ ਹੈ ਅਤੇ ਮਈ ਅਤੇ ਜੂਨ ਦੀਆਂ ਕਿਸਤਾਂ ਲਈ ਅਜਿਹਾ ਕਰਨਾ ਚਾਹੁੰਦੇ ਹਨ, ਉਹਨਾਂ ਲਈ ਸਿਟੀ ਦੀ ਵੈਬਸਾਈਟ ਤੇ [ਔਨਲਾਈਨ ਫਾਰਮ \(online form\)](#) ਭਰਕੇ ਆਪਣੀ ਬੇਨਤੀ ਜਮ੍ਹਾਂ ਕਰਨਾ ਲਾਜ਼ਮੀ ਹੈ। ਬਾਅਦ ਵਿੱਚ, ਪ੍ਰੀ-ਅਥਾਰਾਈਜ਼ਡ ਟੈਕਸ ਭੁਗਤਾਨ ਨੂੰ ਦੁਬਾਰਾ ਸ਼ੁਰੂ ਕਰਨ ਲਈ, ਭੁਗਤਾਨ ਹੋਲਡਰ ਨੂੰ, ਸਿਟੀ ਨੂੰ ਦੁਬਾਰਾ ਅਰਜ਼ੀ ਦੇਣੀ ਪਵੇਗੀ।

ਜਿਹਨਾਂ ਲੋਕਾਂ ਦੇ ਟੈਕਸਾਂ ਦਾ ਭੁਗਤਾਨ, ਉਹਨਾਂ ਦੇ ਮੇਰਗੇਜ ਦੇ ਹਿੱਸੇ ਵਜੋਂ ਕੀਤਾ ਜਾਂਦਾ ਹੈ, ਉਹਨਾਂ ਲਈ ਆਪਣੇ ਮੇਰਗੇਜ ਪ੍ਰਦਾਤਾ ਨੂੰ ਸੰਪਰਕ ਕਰਕੇ, ਇਹ ਪਤਾ ਕਰਨਾ ਲਾਜ਼ਮੀ ਹੈ ਕਿ ਉਹ ਟੈਕਸ ਭੁਗਤਾਨ ਰੱਦ ਕਰ ਸਕਦੇ ਹਨ ਜਾਂ ਨਹੀਂ। ਮੇਰਗੇਜ ਪ੍ਰਦਾਤਾ ਲਈ ਜ਼ਰੂਰੀ ਹੈ ਕਿ ਉਹ ਸਿਟੀ ਨੂੰ ਆਖੇ ਕਿ ਉਹ ਆਪਣੀ ਸੂਚੀ ਵਿੱਚੋਂ ਨਿਵਾਸੀ/ਕਾਰੋਬਾਰੀ ਦਾ ਨਾਮ ਹਟਾ ਦੇਵੇ।

ਟੈਕਸ ਸਥਗਿਤ ਕਰਨ ਦਾ ਮਤਲਬ, ਟੈਕਸ ਰੱਦ ਹੋਣਾ ਨਹੀਂ ਹੈ। ਸਾਰੀਆਂ ਸਥਗਿਤ ਕੀਤੀਆਂ ਰਕਮਾਂ, 19 ਅਗਸਤ ਤੋਂ ਪਹਿਲਾਂ ਸਿਟੀ ਨੂੰ ਮਿਲ ਜਾਣੀਆਂ ਲਾਜ਼ਮੀ ਹਨ। ਨਹੀਂ ਤਾਂ, ਉਸ ਸਮੇਂ ਕਿਸੇ ਵੀ ਬਕਾਇਆ ਰਕਮਾਂ ਤੇ ਜੁਰਮਾਨਾ ਅਤੇ ਵਿਆਜ ਲੱਗ ਜਾਵੇਗਾ। ਟੈਕਸ ਦੇਣ ਵਾਲੇ, 19 ਅਗਸਤ ਦੀ ਆਖ਼ਰੀ ਤਾਰੀਖ ਤੋਂ ਪਹਿਲਾਂ, ਕਿਸੇ ਵੀ ਸਥਗਿਤ ਕੀਤੇ ਟੈਕਸਾਂ ਦਾ ਛੋਟੀਆਂ ਕਿਸਤਾਂ ਵਿੱਚ ਜਾਂ ਇੱਕਮੁਸ਼ਤ (ਇੱਕੋ ਵਾਰ ਸਾਰੀ ਰਕਮ) ਭੁਗਤਾਨ ਕਰ ਸਕਦੇ ਹਨ।

ਜੁਲਾਈ ਦੇ ਸ਼ੁਰੂ ਵਿੱਚ, ਸਿਟੀ, 23 ਸਤੰਬਰ, 21 ਅਕਤੂਬਰ ਅਤੇ 18 ਨਵੰਬਰ ਨੂੰ, ਭੁਗਤਾਨ ਕਰਨ ਦੀਆਂ ਨਿਯਤ ਤਾਰੀਖਾਂ ਦੇ ਨਾਲ ਇੱਕ ਫਾਈਨਲ ਟੈਕਸ ਬਿਲ (Final Tax Bill) ਜਾਰੀ ਕਰੇਗੀ।

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca